

ਤੁਰੰਤ ਰਿਲੀਜ਼ ਲਈ

ਏ.ਐਮ.ਓ. 2022 ਸਾਲਾਨਾ ਜਨਰਲ ਮੀਟਿੰਗ ਅਤੇ ਕਾਨਫਰੰਸ ਵਿੱਚ ਸਿਟੀ ਆਫ ਬ੍ਰੈਂਪਟਨ: ਟ੍ਰਾਂਸਪੋਰਟੇਸ਼ਨ, ਸਿਹਤ ਅਤੇ ਭਵਿੱਖੀ ਖੁਸ਼ਹਾਲੀ ਲਈ ਹਿਮਾਇਤ

ਬ੍ਰੈਂਪਟਨ, ਓਨਟਾਰੀਓ (12 ਅਗਸਤ, 2022) – 14 ਤੋਂ 17 ਅਗਸਤ ਤੱਕ, ਸਿਟੀ ਆਫ ਬ੍ਰੈਂਪਟਨ ਵੱਲੋਂ ਇੱਕ ਪ੍ਰਤੀਨਿਧੀ ਮੰਡਲ, 2022 ਐਸੋਸੀਏਸ਼ਨ ਆਫ ਮਿਊਨਿਸਪਲਟੀਜ਼ (ਏ.ਐਮ.ਓ.) (2022 Association of Municipalities (AMO) ਸਾਲਾਨਾ ਜਨਰਲ ਮੀਟਿੰਗ ਅਤੇ ਕਾਨਫਰੰਸ ਵਿੱਚ ਹਿੱਸਾ ਲਵੇਗਾ। ਮੇਅਰ ਪੈਟਰਿਕ ਬ੍ਰਾਊਨ (Patrick Brown) ਦੀ ਅਗਵਾਈ ਵਿੱਚ, ਕਾਉਂਸਿਲ ਦੇ ਮੈਂਬਰ ਅਤੇ ਸਿਟੀ ਦੇ ਅਧਿਕਾਰੀ, ਬ੍ਰੈਂਪਟਨ ਦੇ ਸਭ ਤੋਂ ਵੱਧ ਮਹੱਤਵਪੂਰਣ ਮੁੱਦਿਆਂ ਬਾਰੇ ਪੂਰੇ ਸੂਬੇ ਵਿੱਚ, ਸਰਕਾਰੀ ਮੰਤਰੀਆਂ, ਅਧਿਕਾਰੀਆਂ ਅਤੇ ਮੁੱਖ ਸਟੇਕਹੋਲਡਰਾਂ ਦੇ ਨਾਲ ਜੁੜਨਗੇ।

ਜਿਵੇਂ ਕਿ ਸਿਟੀ ਲਗਾਤਾਰ ਕੋਵਿਡ-19 (COVID-19) ਮਹਾਂਮਾਰੀ ਤੋਂ ਬਹਾਲੀ ਵੱਲ ਵਧ ਰਹੀ ਹੈ ਅਤੇ ਬਿਹਤਰ ਅਤੇ ਵੱਧ ਮਜ਼ਬੂਤ ਬ੍ਰੈਂਪਟਨ ਬਣਾਉਣ ਲਈ ਕੰਮ ਕਰ ਰਹੀ ਹੈ, ਤਰਜੀਹਾਂ ਵਿੱਚ ਉਜਾਗਰ ਹੋਵੇਗਾ, ਸਿਹਤਮੰਦ, ਸੰਪੰਨ ਅਤੇ ਖੁਸ਼ਹਾਲ ਕਮਿਊਨਿਟੀ ਨੂੰ ਯਕੀਨੀ ਬਣਾਉਣਾ। ਇਸ ਵਿੱਚ ਸ਼ਾਮਲ ਹੈ:

- **ਬਿਹਤਰ ਟ੍ਰਾਂਸਪੋਰਟੇਸ਼ਨ ਬਣਾਉਣਾ** – ਮੌਜੂਦਾ ਸੇਵਾ ਨੂੰ ਕਾਇਮ ਰੱਖਣਾ, ਸਟ੍ਰੈਟਜਿਕ ਗ੍ਰੀਨ ਇੰਫਰਾਸਟ੍ਰਕਚਰ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰਨਾ ਅਤੇ ਹਾਇਰ ਆਰਡਰ ਟ੍ਰਾਂਜ਼ਿਟ ਦਾ ਵਿਸਤਾਰ ਕਰਨਾ।
- **ਹੈਲਥ ਕੇਅਰ ਵਿੱਚ ਸੁਧਾਰ ਕਰਨਾ** – ਕਮਿਊਨਿਟੀ ਦੀਆਂ ਮੌਜੂਦਾ ਅਤੇ ਵਧਦੀਆਂ ਲੋੜਾਂ ਨੂੰ ਪੂਰਾ ਕਰਨ ਲਈ, ਬ੍ਰੈਂਪਟਨ ਦੇ ਹੈਲਥ ਕੇਅਰ ਅੰਤਰ ਨੂੰ ਖਤਮ ਕਰਨ ਲਈ ਤੁਰੰਤ ਫੰਡਿੰਗ ਪ੍ਰਾਪਤ ਕਰਨਾ।
- **ਅਰਥਚਾਰੇ ਨੂੰ ਮਜ਼ਬੂਤ ਬਣਾਉਣਾ** – ਸਿਟੀ ਦੇ ਇਨੋਵੇਸ਼ਨ ਅਤੇ ਟੈਕਨੋਲੋਜੀ ਪਰਿਵਰਤਨ ਦੀ ਹਿਮਾਇਤ ਕਰਨਾ, ਉੱਚ-ਸੰਭਾਵਨਾ ਵਾਲੇ ਨਿਵੇਸ਼ਾਂ ਨੂੰ ਆਕਰਸ਼ਿਤ ਕਰਨਾ, ਇੰਫਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਜਲਦੀ ਨਿਪਟਾਉਣਾ ਅਤੇ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ।
- **ਜਲਵਾਯੂ ਕਾਰਵਾਈ ਅਤੇ ਸਥਿਰਤਾ ਦਰਸਾਉਣਾ** – ਜਲਵਾਯੂ ਕਾਰਵਾਈ ਸਬੰਧੀ ਤਰਜੀਹਾਂ ਨੂੰ ਅੱਗੇ ਵਧਾਉਣਾ, ਜਿਹਨਾਂ ਵਿੱਚ ਸ਼ਾਮਲ ਹਨ, ਟ੍ਰਾਂਜ਼ਿਟ ਅਤੇ ਸਰਗਰਮ ਟ੍ਰਾਂਸਪੋਰਟੇਸ਼ਨ ਮੌਕੇ ਵਧਾਉਣਾ, ਗ੍ਰੀਨਹਾਊਸ ਗੈਸ ਨਿਕਾਸੀਆਂ ਘਟਾਉਣਾ, ਉਰਜਾ ਸਮਰੱਥਾ ਤੇ ਧਿਆਨ ਕੇਂਦਰਿਤ ਕਰਨਾ ਅਤੇ ਕੁਦਰਤੀ ਥਾਵਾਂ ਅਤੇ ਅਰਬਨ ਟ੍ਰੀ ਕੈਨੋਪੀ ਨੂੰ ਬਹਾਲ ਕਰਨਾ।
- **ਵੱਧ ਹਾਊਸਿੰਗ ਵਿਕਲਪ ਪ੍ਰਦਾਨ ਕਰਨਾ** – ਇਹ ਯਕੀਨੀ ਬਣਾਉਣ ਲਈ ਵਿਆਪਕ ਤਰੀਕੇ ਨਾਲ ਹਾਊਸਿੰਗ ਤੇ ਧਿਆਨ ਦੇਣਾ ਕਿ ਨਿਵਾਸੀਆਂ ਨੂੰ ਸਸਤੇ ਘਰ ਮਿਲ ਸਕਣ, ਵੱਧ ਹਾਊਸਿੰਗ ਵਿਕਲਪ ਪੇਸ਼ ਕਰਕੇ ਅਤੇ ਹਾਊਸਿੰਗ ਸਪਲਾਈ ਦੇ ਸਹੀ ਪ੍ਰਕਾਰਾਂ ਲਈ ਉਤਸ਼ਾਹਿਤ ਕਰਕੇ ਹਾਊਸਿੰਗ ਕਿਫਾਇਤ ਵਿੱਚ ਸੁਧਾਰ ਕਰਨਾ।

ਸਿਟੀ ਦੀਆਂ ਮਹੱਤਵਪੂਰਣ ਤਰਜੀਹਾਂ ਬਾਰੇ ਹੋਰ ਜਾਣਨ ਲਈ, [ਇੱਥੇ \(here\)](#) ਕਲਿੱਕ ਕਰੋ।

ਹਵਾਲੇ

“ਬ੍ਰੈਂਪਟਨ, ਕੈਨੇਡਾ ਦੇ 25 ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲਾ ਸ਼ਹਿਰ ਹੈ ਅਤੇ ਜਿਵੇਂ ਕਿ ਅਸੀਂ ਕੋਵਿਡ-19 ਮਹਾਂਮਾਰੀ ਤੋਂ ਸਿੱਖੇ ਗਏ ਸਬਕਾਂ ਤੇ ਲਗਾਤਾਰ ਅਮਲ ਕਰ ਰਹੇ ਹਾਂ, ਅਸੀਂ ਇਹ ਯਕੀਨੀ ਬਣਾਉਣ ਲਈ ਸਰਕਾਰ ਦੇ ਹੋਰ ਮਹਿਕਮਿਆਂ ਦੇ ਨਾਲ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਭਾਈਵਾਲੀਆਂ ਬਣਾਉਣ ਲਈ ਵਚਨਬੱਧ ਹਾਂ ਕਿ ਅਸੀਂ ਸੰਪੰਨ ਅਤੇ ਖੁਸ਼ਹਾਲ ਕਮਿਊਨਿਟੀ ਹਾਂ। ਮੈਂ ਸੂਬੇ ਦੀ ਸਹਾਇਤਾ, ਜੋ ਉਸਨੇ ਇਸ ਟਰਮ ਆਫ ਕਾਉਂਸਿਲ ਦੇ ਦੌਰਾਨ ਦਰਸਾਈ ਹੈ ਅਤੇ ਸਾਡੇ ਸ਼ਹਿਰ ਵਿੱਚ ਸੁਧਾਰ ਕਰਨ ਲਈ ਉਹਨਾਂ ਦੀ ਵਚਨਬੱਧਤਾ ਲਈ ਧੰਨਵਾਦੀ ਹਾਂ। ਮੈਂ ਬ੍ਰੈਂਪਟਨ ਦੀ ਵਿਸ਼ਾਲ ਸਮਰੱਥਾ ਦਾ ਲਾਭ ਲੈਣ ਲਈ, ਉਹਨਾਂ ਨਾਲ ਅਤੇ ਸਾਰੇ ਭਾਈਵਾਲਾਂ ਦੇ ਨਾਲ ਕੰਮ ਕਰਨਾ ਜਾਰੀ ਰੱਖਣ ਲਈ ਉਤਸ਼ਾਹਿਤ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਸਿਟੀ ਆਫ ਬ੍ਰੈਂਪਟਨ ਦਾ ਸਟਾਫ, ਟਰਮ ਆਫ ਕਾਉਂਸਿਲ ਪ੍ਰਾਇਰਿਟੀ: ਬ੍ਰੈਂਪਟਨ ਇੱਕ ਚੰਗੀ ਤਰ੍ਹਾਂ ਸੰਚਾਲਿਤ ਸ਼ਹਿਰ ਹੈ, ਦੀ ਹਿਮਾਇਤ ਲਈ ਵਚਨਬੱਧ ਹੈ, ਇਸ ਵਾਸਤੇ ਇਹ ਐਡਵੋਕੇਸੀ ਮੌਕਿਆਂ ਤੇ ਧਿਆਨ ਦੇ ਰਿਹਾ ਹੈ ਅਤੇ ਉਹਨਾਂ ਪ੍ਰੋਜੈਕਟਾਂ ਅਤੇ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਲਈ, ਸਾਡੇ ਸਰਕਾਰੀ ਭਾਈਵਾਲਾਂ ਦੇ ਨਾਲ ਮਿਲਕੇ ਕੰਮ ਕਰ ਰਿਹਾ ਹੈ, ਜੋ ਸਾਡੇ ਨਿਵਾਸੀਆਂ ਲਈ ਸਭ ਤੋਂ ਵੱਧ ਮਾਇਨੇ ਰੱਖਦੇ ਹਨ। ਜੇ ਕੰਮ ਅਸੀਂ ਓਨਟੈਰੀਓ ਸੂਬੇ ਦੇ ਨਾਲ ਮਿਲਕੇ ਲਗਾਤਾਰ ਕਰ ਰਹੇ ਹਾਂ, ਉਹ ਸਾਡੇ ਸ਼ਹਿਰ ਦੇ ਭਵਿੱਖ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਅਸੀਂ ਕਾਨਫਰੰਸ ਦੇ ਦੌਰਾਨ ਸਾਡੇ ਸਹਿਕਰਮੀਆਂ ਨਾਲ ਜੁੜਨ ਅਤੇ ਸਾਡੀ ਕਮਿਊਨਿਟੀ ਲਈ ਮਹੱਤਵਪੂਰਣ ਤਰਜੀਹਾਂ ਬਾਰੇ ਚਰਚਾ ਕਰਨ ਲਈ ਉਤਸ਼ਾਹਿਤ ਹਾਂ।”

- ਪਾਲ ਮੋਰਿਸਨ (Paul Morrison), ਇੰਟਰਿਮ ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 70,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ
multiculturalmedia@brampton.ca